

ਗ੍ਰੇਟਰ ਵੈਨਕੂਵਰ ਦੇ ਨੇੜੇ ਦੇ ਦਸ ਪਾਰਕ

1. ਮਾਊਂਟ ਸੇਮੂਅਰ ਪ੍ਰਾਵਿਸ਼ਿਅਲ ਪਾਰਕ – 15 ਕਿਲੋਮੀਟਰ

ਸਾਰਾ ਸਾਲ ਡਾਊਨਟਾਊਨ ਵੈਨਕੂਵਰ ਤੋਂ ਆਸਾਨੀ ਨਾਲ ਇੱਥੇ ਪਹੁੰਚਿਆ ਜਾ ਸਕਦਾ ਹੈ। ਪਾਰਕ ਵਿੱਚ ਪਹਾੜ ਦੀ ਟੀਸੀ ਤਕ ਸੜਕ ਰਾਹੀਂ ਮਨਮੋਹਣਾ ਸਫਰ ਹੈ, ਅਤੇ ਆਲੇ-ਦੁਆਲੇ ਦੇ ਇਲਾਕੇ ਦੇ ਇਲਟ੍ਰਾਡੈਵੋ ਨਜ਼ਾਰੇ ਨਜ਼ਰ ਆਉਂਦੇ ਹਨ। ਪਾਰਕ ਨੂੰ ਚਾਰਾਂ ਹੀ ਰੁੱਤਾਂ ਵਿੱਚ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਸਰਦੀਆਂ ਵਿੱਚ ਪਹਾੜ ਤੋਂ ਬੋਲੇ ਤਕ ਜਾਂਦੀਆਂ ਸਕੀ ਵਾਲੀਆਂ ਢਲਾਣਾਂ ਅਤੇ ਸਨੋਅਸੂਇੰਗ ਤੋਂ ਲੈ ਕੇ ਗਰਮੀਆਂ ਦੀ ਰੁੱਤ ਵਿੱਚ ਪੈਦਲ ਪਹਾੜੀਆਂ ਚੜ੍ਹਨ ਲਈ ਕਈ ਕਿਲੋਮੀਟਰ ਦੀਆਂ ਹਾਈਕਿੰਗ ਟਰੇਲਜ਼ ਹਨ। ਇਸ ਵਿੱਚ 5 ਪਿਕਨਿਕ ਖੇਤਰਾਂ ਦੇ ਨਾਲ-ਨਾਲ ਪਹਾੜੀ ਦੇ ਬੋਲੇ ਇੱਕ ਵਿਆਪਕ ਮਾਊਂਟੇਨ ਬਾਈਕ ਖੇਤਰ ਵੀ ਮੌਜੂਦ ਹੈ।



2. ਸਾਈਪ੍ਰੈਸ ਪ੍ਰਾਵਿਸ਼ਿਅਲ ਪਾਰਕ – 20 ਕਿਲੋਮੀਟਰ

ਸਾਰਾ ਸਾਲ ਡਾਊਨਟਾਊਨ ਵੈਨਕੂਵਰ ਤੋਂ ਆਸਾਨੀ ਨਾਲ ਪਹੁੰਚੇ ਜਾ ਸਕਣ ਵਾਲੇ ਸਾਈਪ੍ਰੈਸ ਤੋਂ ਵੈਨਕੂਵਰ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਮਨਮੋਹਣੇ ਦ੍ਰਿਸ਼ ਦਿਸਦੇ ਹਨ। ਗਰਮੀਆਂ ਵਿੱਚ ਇਹ ਪੈਦਲ ਪਹਾੜੀਆਂ ਚੜ੍ਹਨ ਅਤੇ ਕੁਦਰਤ ਦਾ ਆਨੰਦ ਮਾਣਨ ਲਈ ਹਰਮਨ ਪਿਆਰਾ ਹੈ, ਸਰਦੀਆਂ ਵਿੱਚ ਸਾਈਪ੍ਰੈਸ ਨੂੰ ਫ੍ਰੀਸਟਾਈਲ ਸਕੀਇੰਗ ਅਤੇ ਸਨੋਅਬੋਰਡਿੰਗ ਲਈ ਵਰਤਿਆ ਜਾਂਦਾ ਹੈ। ਪਾਰਕ ਵਿੱਚ ਅਪਾਰਜ ਵਿਅਕਤੀਆਂ ਵਾਸਤੇ ਯੀਊ ਲੋਕ ਵਿਖੇ ਵੀਲਚੇਅਰ ਰਾਹੀਂ ਪਹੁੰਚਣਯੋਗ ਕੁਦਰਤੀ ਪਗਡੰਡੀ ਵੀ ਹੈ। ਇਸ ਪਾਰਕ ਵਿੱਚ 2010 ਵਿੱਚ ਉਲੰਪਿਕ ਗੇਮਜ਼ ਦੇ ਸਨੋਅਬੋਰਡਿੰਗ ਮੁਕਾਬਲੇ ਹੋਣਗੇ।



3. ਪੋਰਚਿਊ ਕੋਵ ਪ੍ਰਾਵਿਸ਼ਿਅਲ ਪਾਰਕ – 45 ਕਿਲੋਮੀਟਰ

ਉੱਤਰੀ ਅਮਰੀਕਾ ਦੀ ਸਭ ਤੋਂ ਦੱਖਣੀ ਫਿਊਰਡ ਜਾਂ ਘਾਟੀ 'ਤੇ ਸਥਿਤ ਇਸ ਪਾਰਕ ਵਿੱਚ ਪਾਣੀ ਦੇ ਕੰਢੇ ਕੈਂਪ ਲਾਉਣ ਦੇ ਮੁਕਾਮ ਮੌਜੂਦ ਹਨ ਜਿੱਥੋਂ ਹੋਵ ਸਾਊਂਡ ਦੇ ਉੱਤੋਂ ਦੀ ਪਿਛਲੀਆਂ ਪਹਾੜੀਆਂ ਦਾ ਨਜ਼ਾਰਾ ਦਿਸਦਾ ਹੈ। ਸਕੂਬਾ ਗੇਟਵੇਅ ਵਾਸਤੇ ਅਤੇ ਸਮੁੰਦਰੀ ਜੀਵ-ਜੰਤੂਆਂ ਨੂੰ ਆਕਰਸ਼ਤ ਕਰਨ ਲਈ ਇੱਕ ਨਕਲੀ ਰੀਫ ਜਾਂ ਮੂੰਗਾ ਚਟਾਨ ਬਣਾਈ ਗਈ ਹੈ। ਪਿਕਨਿਕ ਮਨਾਉਣਾ, ਤੈਰਨਾ, ਕਿਸਤੀ ਚਲਾਉਣਾ ਅਤੇ ਕੈਂਪ ਲਾਉਣਾ ਵੀ ਇੱਥੇ ਹਰਮਨ ਪਿਆਰੀਆਂ ਸਰਗਰਮੀਆਂ ਹਨ।



4. ਗੋਲਡਨ ਈਅਰਜ਼ ਪ੍ਰਾਵਿਸ਼ਿਅਲ ਪਾਰਕ – 50 ਕਿਲੋਮੀਟਰ

ਗੋਲਡਨ ਈਅਰਜ਼ ਪ੍ਰਾਵਿਸ਼ਿਅਲ ਪਾਰਕ ਆਪਣੀ ਮਨੋਰੰਜਕ ਗੁੰਜਾਇਸ਼ ਅਤੇ ਤਿੰਨ ਵੱਡੇ ਕੈਂਪ ਮੈਦਾਨਾਂ ਲਈ ਵਡਮੁੱਲਾ ਹੈ। ਪਾਰਕ ਦੇ ਅੰਦਰਲ ਪਗਡੰਡੀਆਂ ਦਾ ਵਿਆਪਕ ਜਾਲ ਪੈਦਲ ਪਹਾੜੀਆਂ ਚੜ੍ਹਨ ਲਈ ਇੱਕ ਸ਼ਾਨਦਾਰ ਮੌਕਾ ਪੇਸ਼ ਕਰਦਾ ਹੈ।



5. ਪੀਸ ਆਰਚ ਪ੍ਰਾਵਿਸ਼ਿਅਲ ਪਾਰਕ – 50 ਕਿਲੋਮੀਟਰ

ਬੀ.ਸੀ. ਦੇ ਸਾਰੇ ਪਾਰਕ ਰੋਹੀ-ਬੀਆਬਾਨ ਨਹੀਂ ਹਨ! ਪੀਸ ਆਰਚ ਪ੍ਰਾਵਿਸ਼ਿਅਲ ਪਾਰਕ, ਜੋ ਵਾਸ਼ਿੰਗਟਨ ਸਟੇਟ ਦੇ ਨਾਲ ਪੈਂਦਾ ਹੈ, ਵਿੱਚ ਚੌਥੇ ਮੈਦਾਨ, ਖੂਬਸੂਰਤ ਬਗੀਚੇ, ਪਿਕਨਿਕ ਮੇਜ਼ਾਂ ਅਤੇ ਕਿਰਾਏ 'ਤੇ ਲਿਆ ਜਾ ਸਕਣ ਵਾਲਾ ਇੱਕ ਇਤਿਹਾਸਕ ਹਾਲ ਹੈ ਜਿਸ ਵਿੱਚ 150 ਤਕ ਵਿਅਕਤੀਆਂ ਦਾ ਇੱਜ਼ਾਮ ਹੋ ਸਕਦਾ ਹੈ।



6. ਮਿਊਰਿਨ ਪ੍ਰਾਵਿਸ਼ਿਅਲ ਪਾਰਕ – 55 ਕਿਲੋਮੀਟਰ

ਮਿਊਰਿਨ ਪ੍ਰਾਵਿਸ਼ਿਅਲ ਪਾਰਕ ਦਿਨ ਦੇ ਸਮੇਂ ਵਰਤਿਆ ਜਾ ਸਕਣ ਵਾਲਾ ਪਾਰਕ ਹੈ ਅਤੇ ਚਟਾਨਾਂ ਸਰ ਕਰਨ ਦੇ ਸ਼ਾਨਦਾਰ ਮੌਕਿਆਂ ਨਾਲ ਭਰਪੂਰ ਹੈ। ਬ੍ਰਾਊਨਿੰਗ ਝੀਲ ਵਿਖੇ ਤੈਰਾਕੀ, ਪਿਕਨਿਕ ਮਨਾਉਣ, ਮੱਛੀਆਂ ਫੜਨ ਅਤੇ ਵਧੀਆ ਸੈਰ ਕੀਤੀ ਜਾ ਸਕਦੀ ਹੈ।



7. ਸੈਨ ਫਾਲਜ਼ – 60 ਕਿਲੋਮੀਟਰ

ਲਗਭਗ 500,000 ਸੈਲਾਨੀਆਂ ਦੀ ਸਾਲਾਨਾ ਆਮਦ ਵਾਲਾ ਸੈਨ ਫਾਲਜ਼ ਪ੍ਰਾਵਿਸ਼ਿਅਲ ਫਾਲਜ਼ ਪਾਰਕ ਇੱਕ ਪਿਕਨਿਕ ਵਾਲੀ ਥਾਂ ਦੇ ਤੌਰ 'ਤੇ ਬਹੁਤ ਮਸ਼ਹੂਰ ਹੈ। ਵੇਖਣ ਲਾਇਕ ਸੈਨ ਫਾਲਜ਼, ਜੋ 335 ਮੀਟਰ ਉੱਚੀਆਂ ਹਨ, ਉਚਾਈ ਦੇ ਲਿਹਾਜ਼ ਨਾਲ ਬੀ.ਸੀ. ਵਿੱਚ ਤੀਜੀਆਂ ਸਭ ਤੋਂ ਉੱਚੀਆਂ ਹਨ। ਝਾਲ ਦੇ ਨਜ਼ਾਰੇ ਦਰਸਾਉਣ ਵਾਲੀ ਇੱਕ ਥਾਂ ਤਕ ਇੱਕ ਆਸਾਨ ਡੰਡੀ ਵੀ ਬਣੀ ਹੋਈ ਹੈ। ਗਰਮੀਆਂ ਵਿੱਚ ਪਾਰਕਿੰਗ ਲਾਟ ਦੁਪਹਿਰ ਤਕ ਪੂਰਾ ਭਰ ਜਾਂਦਾ ਹੈ, ਇਸ ਲਈ ਇੱਥੇ ਸੁਵੱਖਣੇ ਪਹੁੰਚਣਾ ਯਾਦ ਰੱਖਣਾ ਜੀ!



8. ਰੌਲੀ ਲੋਕ – 65 ਕਿਲੋਮੀਟਰ

ਰੌਲੀ ਲੋਕ ਪ੍ਰਾਵਿਸ਼ਿਅਲ ਪਾਰਕ ਸ਼ਹਿਰੀ ਜ਼ਿੰਦਗੀ ਤੋਂ ਫਰਾਰ ਹੋਣ ਦਾ ਤੇਜ਼-ਰਫ਼ਤਾਰ ਸਾਧਨ ਹੈ। ਇਹ ਪਾਰਕ ਮੁੱਖ ਤੌਰ 'ਤੇ ਪੱਧਰਾ ਬੀਆਬਾਨ ਇਲਾਕਾ ਹੈ। ਇਸ ਛੋਟੀ ਜਿਹੀ, ਨਿੱਘੇ ਪਾਣੀ ਵਾਲੀ ਝੀਲ ਵਿੱਚ ਸ਼ਾਨਦਾਰ ਤੈਰਾਕੀ, ਮੱਛੀ ਫੜਨ ਅਤੇ ਕਨੂ ਕਿਸਤੀ ਚਲਾਉਣ ਦੀ ਗੁੰਜਾਇਸ਼ ਹੈ। ਝੀਲ ਦੇ ਕੰਢੇ 64 ਕੈਂਪਸਾਈਟਾਂ ਮੌਜੂਦ ਹਨ। ਸੈਲਾਨੀ ਪਿਕਨਿਕ, ਵੇਰਵੇਦਾਰ ਪ੍ਰੋਗਰਾਮਾਂ ਅਤੇ ਪੈਦਲ ਪਹਾੜ ਚੜ੍ਹਨ ਦੀਆਂ ਛੋਟੀਆਂ ਡੰਡੀਆਂ ਦਾ ਮਜ਼ਾ ਵੀ ਲੈ ਸਕਦੇ ਹਨ।



9. ਐਲਿਸ ਲੋਕ ਪ੍ਰਾਵਿਸ਼ਿਅਲ ਪਾਰਕ – 75 ਕਿਲੋਮੀਟਰ

ਐਲਿਸ ਲੋਕ ਪ੍ਰਾਵਿਸ਼ਿਅਲ ਪਾਰਕ ਪਹਾੜਾਂ, ਜੰਗਲਾਂ ਅਤੇ ਬੂਝੇਦਾਰ ਖੇਤਰਾਂ ਨਾਲ ਘਿਰਿਆ ਹੋਇਆ ਹੈ। ਇਸ ਪਾਰਕ ਵਿੱਚ 4 ਝੀਲਾਂ ਹਨ, ਅਤੇ ਇਹ ਤੈਰਾਕੀ, ਕਨੂ ਕਿਸਤੀ ਚਲਾਉਣ ਅਤੇ ਮੱਛੀਆਂ ਫੜਨ ਲਈ ਹਰਮਨ ਪਿਆਰਾ ਹੈ। ਇੱਥੇ ਪਿਕਨਿਕ ਮਨਾਉਣਾ ਅਤੇ ਪੈਦਲ ਪਹਾੜ ਚੜ੍ਹਨਾ ਵੀ ਪ੍ਰਸਿੱਧ ਹੈ। ਐਲਿਸ ਲੋਕ ਦੇ ਦੁਆਲੇ ਦੀਆਂ ਪਗਡੰਡੀਆਂ ਸ਼ਾਮ ਦੇ ਟਹਿਲਣ ਲਈ ਬੜੀਆਂ ਮਸ਼ਹੂਰ ਹਨ; ਜ਼ਿਆਦਾ ਜੋਖਮ ਪਸੰਦ ਕਰਨ ਵਾਲਿਆਂ ਲਈ ਖੂਬਸੂਰਤ ਫੋਰ ਲੋਕਸ ਟਰੇਲ ਮੌਜੂਦ ਹੈ।



10. ਕਲਟਸ ਲੋਕ – 100 ਕਿਲੋਮੀਟਰ

ਕਲਟਸ ਲੋਕ ਲੋਅਰ ਮੇਨਲੈਂਡ ਦੀਆਂ ਸਭ ਤੋਂ ਵੱਧ ਮਸ਼ਹੂਰ ਮਨੋਰੰਜਕ ਮੰਜ਼ਿਲਾਂ ਵਿੱਚੋਂ ਇੱਕ ਹੈ। ਝੀਲ ਵੱਡੀ ਅਤੇ ਨਿੱਘੇ ਪਾਣੀ ਵਾਲੀ ਹੈ ਅਤੇ ਆਲੇ-ਦੁਆਲੇ ਜੰਗਲਾਂ ਨਾਲ ਭਰੇ ਪਰਬਤ ਮੌਜੂਦ ਹਨ। ਸੈਲਾਨੀਆਂ ਲਈ 4 ਕੈਂਪ ਮੈਦਾਨ ਮੌਜੂਦ ਹਨ, ਪਿਕਨਿਕ ਮਨਾਉਣ ਅਤੇ ਕਿਸਤੀ ਚਲਾਉਣ ਲਈ ਇੱਕ ਵੱਡਾ ਇਲਾਕਾ ਮੌਜੂਦ ਹੈ ਅਤੇ ਮੱਛੀਆਂ ਫੜਨ, ਪਾਣੀ ਵਿੱਚ ਸਕੀਇੰਗ ਕਰਨ, ਵਿੰਡ-ਸਰਫਿੰਗ ਅਤੇ ਪੈਦਲ ਪਹਾੜੀ ਚੜ੍ਹਨ ਦੇ ਸ਼ਾਨਦਾਰ ਮੌਕੇ ਮੌਜੂਦ ਹਨ।



ਵੇਰਵਾ ਦੇਣ ਵਾਲੇ ਪ੍ਰੋਗਰਾਮ ਮੌਜੂਦ ਹਨ।

ਵਧੇਰੇ ਜਾਣਕਾਰੀ ਲਈ www.bcparks.ca ਵੈੱਬਸਾਈਟ ਵੇਖੋ ਜੀ!



ਲੋਅਰ ਮੇਨਲੈਂਡ ਦੇ ਦਸ ਸੁਬਾਈ ਪਾਰਕ

ਪਾਰਕ ਦਾ ਨਕਸ਼ਾ ਅਤੇ ਜਾਣਕਾਰੀ ਵਾਲੀ ਗਾਈਡ



ਵੈਨਕੂਵਰ ਦੀਆਂ ਸ਼ਹਿਰੀ ਹੱਦਾਂ ਦੇ ਬਿਲਕੁਲ ਨਾਲ ਅਨੇਕਾਂ ਹੀ ਸੁਬਾਈ ਪਾਰਕ, ਜੋ ਆਪਣੇ ਕੁਦਰਤੀ ਸੁਹੱਪਣ ਲਈ ਮੰਨੇ ਹੋਏ ਹਨ, ਤੁਹਾਡੇ ਅੰਦਾਜ਼ੇ ਨਾਲੋਂ ਕਿਤੇ ਨਜ਼ਦੀਕ ਫਾਸਲੇ 'ਤੇ ਮੌਜੂਦ ਹਨ। ਬੀ.ਸੀ. ਦੇ ਕਿਸੇ ਪਾਰਕ ਵਿੱਚ ਦਿਨ ਜਾਂ ਰਾਤ ਗੁਜ਼ਾਰਨਾ ਆਪਣੀ ਦੁਪਹਿਰ ਜਾਂ ਵੀਕਐਂਡ ਗੁਜ਼ਾਰਨ ਦਾ ਇੱਕ ਵਾਰਾ ਖਾਂਦਾ ਅਤੇ ਮਜ਼ੇਦਾਰ ਤਰੀਕਾ ਹੈ।

ਚਰਾਂਦਾਂ, ਝਾਲਾਂ, ਜਾਂ ਹਜ਼ਾਰਾਂ ਸਾਲ ਪੁਰਾਣੇ ਡਗਲੱਸ ਫਰ ਦਰਖ਼ਤਾਂ ਦੇ ਕੋਲੋਂ ਦੀ ਟਹਿਲਕਦਮੀ ਕਰੋ; ਜਾਂ ਦੁਪਹਿਰ ਗੁਜ਼ਾਰਨ ਲਈ ਕਿਸੇ ਰੁਮਕਦੇ ਦਰਿਆ ਵਿੱਚੋਂ ਚੱਪੂ ਮਾਰਦੇ ਵਹਿ ਜਾਓ। ਜ਼ਿਆਦਾ ਜ਼ਿੰਦਾ-ਦਿਲ ਸੈਲਾਨੀ ਸਾਡੇ ਪਿਕਨਿਕ ਦੇ ਵੱਡੇ ਖੇਤਰਾਂ ਅਤੇ ਦਿਨ ਵੇਲੇ ਦੀ ਵਰਤੋਂ ਦੇ ਖੇਤਰਾਂ ਵਿੱਚ ਜਾ ਸਕਦੇ ਹਨ ਜੋ ਪਰਿਵਾਰਕ ਮਿਲਣੀਆਂ, ਖਾਸ ਸਮਾਗਮਾਂ ਅਤੇ ਬਾਰਬੀਕੂ ਕਰਨ ਲਈ ਮਿਸਾਲੀ ਬਾਵਾਂ ਹਨ।

ਬੀ.ਸੀ. ਦੇ ਪਾਰਕਾਂ ਨੂੰ ਮੁੜ ਵੇਖਣ ਆਓ ਜਾਂ ਪਹਿਲੀ ਫੇਰੀ ਪਾਓ ਅਤੇ ਉਸ ਕੁਦਰਤੀ ਵਿਰਾਸਤ 'ਤੇ ਨਾਜ਼ ਕਰੋ ਜੋ ਹਰ ਕਿਸੇ ਦੀ ਮਲਕੀਅਤ ਹੈ!



BCParks

-  Provincial Park
-  Camping
-  Reservations Accepted

